

ਦਾਅਵੇਦਾਰ ਦਾ ਨਾਮ
ਦਾਅਵੇਦਾਰ ਦਾ ਪਤਾ
ਸਹਿਰ, CA ਜ਼ਿਪ ਕੋਡ

ਕੰਮ ਲਈ ਰਜਿਸਟਰ ਕਰਨ ਵਾਸਤੇ ਲੋੜ ਦਾ ਨੋਟਿਸ

ਜਿਵੇਂ ਕਿ ਹੁਣ ਤੁਸੀਂ ਇੱਕ ਬੇਰੁਜ਼ਗਾਰੀ ਬੀਮਾ (UI) ਦਾਅਵਾ ਦਾਇਰ ਕੀਤਾ ਹੈ, ਤਾਂ ਰੁਜ਼ਗਾਰ ਵਿਕਾਸ ਵਿਭਾਗ (EDD) ਵੱਲੋਂ ਇਹ ਜ਼ਰੂਰੀ ਹੈ ਕਿ ਤੁਸੀਂ ਕੈਲੀਫੋਰਨੀਆ ਦੀ ਆਨਲਾਈਨ ਲੇਬਰ ਐਕਸਚੇਂਜ ਪ੍ਰਣਾਲੀ CalJOBSSM ਦੀ ਵਰਤੋਂ ਕਰਕੇ ਕੰਮ ਲਈ ਰਜਿਸਟਰ ਕਰੋ।

ਤੁਹਾਡੇ ਕੋਲ CalJOBS 'ਤੇ ਆਪਣੀ ਰਜਿਸਟ੍ਰੇਸ਼ਨ ਦੀ ਜਾਣਕਾਰੀ ਪੂਰੀ ਕਰਨ ਲਈ ਅਤੇ ਆਪਣਾ ਰੈਜ਼ਿਊਮੇ ਜਮ੍ਹਾਂ ਕਰਨ ਲਈ, ਇਸ ਨੋਟਿਸ ਦੀ ਮਿਤੀ ਤੋਂ ਲੈ ਕੇ 21 ਦਿਨ ਦਾ ਸਮਾਂ ਹੈ। ਜੇ ਤੁਸੀਂ ਪਹਿਲਾਂ ਵੀ CalJOBS ਦੀ ਵਰਤੋਂ ਕੀਤੀ ਹੈ, ਤਾਂ ਤੁਹਾਨੂੰ ਆਪਣੀ ਰਜਿਸਟ੍ਰੇਸ਼ਨ ਜਾਣਕਾਰੀ ਅੱਪਡੇਟ ਕਰਨ ਅਤੇ ਆਪਣੇ ਸਭ ਤੋਂ ਹਾਲੀਆ ਕੰਮ ਦੀ ਜਾਣਕਾਰੀ ਸ਼ਾਮਲ ਕਰਨ ਦੀ ਲੋੜ ਹੋਵੇਗੀ।

ਜੇ ਤੁਸੀਂ CalJOBS ਪਹਿਲਾਂ ਕਦੇ ਨਹੀਂ ਵਰਤਿਆ, ਤਾਂ ਉਸ ਲਈ EDD ਨੇ ਤੁਹਾਡੇ ਲਈ ਇੱਕ ਪੂਰਵ-ਰਜਿਸਟ੍ਰੇਸ਼ਨ ਰਿਕਾਰਡ ਚਾਲੂ ਕੀਤਾ ਹੈ। ਪ੍ਰਕਿਰਿਆ ਪੂਰੀ ਕਰਨ ਲਈ, www.caljobs.ca.gov 'ਤੇ ਲਾਗ ਇਨ ਕਰੋ। ਤੁਹਾਡਾ ਯੂਜ਼ਰ ਨੇਮ ਹੈ ਤੁਹਾਡਾ ਪੂਰਾ ਅੰਤਿਮ ਨਾਂ (ਸਰਨੇਮ), ਤੁਹਾਡੇ ਮੁੱਢਲੇ ਨਾਂ ਦਾ ਪਹਿਲਾ ਅੱਖਰ, ਅਤੇ ਤੁਹਾਡੇ ਸਮਾਜਕ ਸੁਰੱਖਿਆ ਨੰਬਰ (SSN) ਦੇ ਅੰਤਿਮ ਚਾਰ ਅੰਕ। ਤੁਹਾਡਾ ਪਾਸਵਰਡ ਹੈ ਤੁਹਾਡੀ ਏ-ਅੰਕੀ ਜਨਮ ਤਰੀਕ, ਤੁਹਾਡਾ ਏ-ਅੰਕੀ ਜਨਮ ਮਹੀਨਾ, ਅਤੇ ਤੁਹਾਡੇ SSN ਦੇ ਆਖਰੀ ਚਾਰ ਅੰਕ।

ਉਦਾਹਰਨ: ਜੇਕਰ ਕਿਸੇ ਵਿਅਕਤੀ ਦਾ ਨਾਮ Jane Smith ਹੈ ਅਤੇ ਉਸਦਾ ਜਨਮ 4 ਜੁਲਾਈ ਨੂੰ ਹੋਇਆ ਹੈ, ਅਤੇ SSN ਦੇ ਆਖਰੀ ਚਾਰ ਅੱਖਰ ਹਨ 1234। CalJOBS 'ਤੇ ਲਾਗ ਇਨ ਕਰਨ ਵੇਲੇ ਆਪਣੀ ਖੁਦ ਦੀ ਜਾਣਕਾਰੀ ਵਰਤਣਾ ਯਾਦ ਰੱਖੋ।

ਯੂਜ਼ਰ ਨਾਂ: Smithj1234
ਪਾਸਵਰਡ: 04071234

ਜਦੋਂ ਤੁਸੀਂ ਪਹਿਲੀ ਵਾਰੀ ਲਾਗ ਇਨ ਕਰਦੇ ਹੋ ਤਾਂ ਤੁਹਾਨੂੰ ਤੁਹਾਡਾ ਅਸਥਾਈ ਪਾਸਵਰਡ ਬਦਲਣ ਲਈ ਆਖਿਆ ਜਾਵੇਗਾ। ਜੇ ਤੁਸੀਂ ਲਾਗ ਇਨ ਨਹੀਂ ਕਰ ਪਾਉਂਦੇ ਜਾਂ ਮਦਦ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਹੇਠਾਂ ਦਿੱਤੇ ਆਪਣੇ ਸਥਾਨਕ America's Job Center of CaliforniaSM (AJCC) ਨਾਲ ਸੰਪਰਕ ਕਰੋ।

CalJOBSSM ਵਿੱਚ ਆਪਣਾ ਰੈਜ਼ਿਊਮੇ ਰਜਿਸਟਰ ਅਤੇ ਅੱਪਡੇਟ ਕਰਨ ਵਿੱਚ ਨਾਕਾਮਯਾਬ ਹੋਣਾ, ਤੁਹਾਡੇ UI ਫਾਇਦੇ ਲੈਣ ਦੀ ਯੋਗਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ।

CalJOBS ਵਿੱਚ, ਤੁਸੀਂ ਇੱਕ ਵਧੀਆ ਰੈਜ਼ਿਊਮੇ ਬਣਾ ਸਕਦੇ ਹੋ ਜੋ ਰਜਿਸਟਰਡ ਮਾਲਕਾਂ ਦੁਆਰਾ ਦੇਖਿਆ ਜਾ ਸਕਦਾ ਹੈ। ਤੁਸੀਂ ਕੈਲੀਫੋਰਨੀਆ ਭਰ ਵਿੱਚ ਬਹੁਤ ਤਰ੍ਹਾਂ ਦੀਆਂ ਉਪਲਬਧ ਨੌਕਰੀਆਂ ਦੇਖ ਸਕਦੇ ਹੋ ਅਤੇ ਉਹਨਾਂ ਲਈ ਅਰਜ਼ੀ ਦੇ ਸਕਦੇ ਹੋ। ਤੁਹਾਡੇ ਹੁਨਰਾਂ ਅਤੇ ਉਦੇਸ਼ਾਂ ਨਾਲ ਮੇਲ ਖਾਣ ਵਾਲੀਆਂ ਨਵੀਆਂ ਉਪਲਬਧ ਨੌਕਰੀਆਂ ਬਾਰੇ ਤੁਹਾਨੂੰ ਖੁਦ-ਖੁਦ ਈਮੇਲ ਰਾਹੀਂ ਸੂਚਿਤ ਕੀਤੇ ਜਾਣ ਲਈ, ਤੁਸੀਂ Job Seeker Services ਸੈਕਸ਼ਨ ਵਿੱਚ ਇੱਕ "Virtual Recruiter (ਵਰਚੁਅਲ ਰਿਕਰੂਟਰ)" ਨਿਰਧਾਰਿਤ ਕਰ ਸਕਦੇ ਹੋ।

ਸ਼ੁਰੂ ਕਰਨ ਲਈ, ਤੁਸੀਂ ਆਨਲਾਈਨ www.caljobs.ca.gov ਜਾਂ ਕਿਸੇ ਸਥਾਨਕ AJCC 'ਤੇ ਜਾਕੇ CalJOBS ਦੀ ਵਰਤੋਂ ਕਰ ਸਕਦੇ ਹੋ। ਜੇ ਤੁਹਾਡੇ ਕੋਲ ਇੰਟਰਨੈੱਟ ਨਹੀਂ ਹੈ ਜਾਂ CalJOBS ਦੀ ਵਰਤੋਂ ਕਰਨ ਲਈ ਤੁਹਾਨੂੰ ਮਦਦ ਦੀ ਲੋੜ ਹੋਵੇ, ਤਾਂ ਆਪਣੇ ਨੇੜਲੇ ਨੌਕਰੀ ਕੇਂਦਰ 'ਤੇ ਜਾਓ ਜਿੱਥੇ ਤੁਸੀਂ ਆਪਣੀ ਨੌਕਰੀ ਦੀ ਆਨਲਾਈਨ ਤਲਾਸ਼ ਲਈ ਕੰਪਿਊਟਰ ਦੀ ਵਰਤੋਂ ਕਰ ਸਕਦੇ ਹੋ ਅਤੇ ਹਰ ਕਦਮ 'ਤੇ ਮਦਦ ਲਈ ਸਟਾਫ ਵੀ ਹੁੰਦਾ ਹੈ।

ਤੁਹਾਡੇ ਸਥਾਨਕ AJCC ਦਾ ਪਤਾ ਅਤੇ ਟੈਲੀਫੋਨ ਨੰਬਰ ਹੈ:

ਤੁਹਾਡਾ ਸਥਾਨਕ America's Job Center of California
0000 Main St.
ਸਹਿਰ, CA ਜ਼ਿਪ ਕੋਡ
000-00-0000

EDD, ਇੱਕ ਬਰਾਬਰ ਮੌਕਾ ਮਾਲਕ/ਪ੍ਰੋਗਰਾਮ, ਇਸ ਪ੍ਰਕਾਸ਼ਨ ਵਿੱਚ ਭਾਈਵਾਲ ਹੈ। ਅਯੋਗ ਵਿਅਕਤੀਆਂ ਲਈ ਸਹਾਇਕ ਸਮੱਗਰੀ ਅਤੇ ਸੇਵਾਵਾਂ, ਬੇਨਤੀ ਤੇ ਉਪਲੱਬਧ ਹਨ। ਸੇਵਾਵਾਂ, ਸਮੱਗਰੀਆਂ, ਅਤੇ/ਜਾਂ ਬਦਲਵੇਂ ਫੋਰਮੇਟਾਂ ਲਈ ਬੇਨਤੀਆਂ ਉਪਰੋਕਤ ਨੰਬਰ (ਵਾਇਸ) ਜਾਂ TTY 1-800-815-9387 'ਤੇ ਫੋਨ ਕਰਕੇ ਕੀਤੀਆਂ ਜਾਣ।